

ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਦੇ ਪਹਿਲੇ ਪੜਾਅ ਲਈ ਸਾਰੇ ਮੁਕੰਮਲ-ਡਿਪਟੀ ਕਮਿਸ਼ਨਰ  
ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ ਯੋਗ ਉਮੀਦਵਾਰਾਂ ਨੂੰ ਕੀਤੀ ਜਾਵੇਗੀ ਨੈਕਰੀ ਦੇਣ ਦੀ ਪੇਸ਼ਕਸ਼  
ਪੰਜਾਬ ਕਾਲਜ ਆਫ਼ ਲਾਅ, ਪਿੰਡ ਉਸਮਾਂ, ਤਰਨਤਾਰਨ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲਾ 4 ਸਤੰਬਰ ਨੂੰ

ਤਰਨਤਾਰਨ, 3 ਸਤੰਬਰ :

4 ਸਤੰਬਰ ਨੂੰ ਪੰਜਾਬ ਕਾਲਜ ਆਫ਼ ਲਾਅ, ਪਿੰਡ ਉਸਮਾਂ, ਤਰਨਤਾਰਨ ਵਿਖੇ ਲਗਾਏ ਜਾ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲੇ  
ਦੇ ਪਹਿਲੇ ਪੜਾਅ ਲਈ ਸਾਰੇ ਮੁਕੰਮਲ ਕਰ ਲਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ  
ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਸਿਰਫ਼ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਆਈ. ਟੀ.  
ਆਈ. ਪਾਸ ਉਮੀਦਵਾਰਾਂ ਦੀ ਇੰਟਰਵਿਊ ਹੋਵੇਗੀ। ਉਹਨਾਂ ਦੱਸਿਆ ਕਿ ਇੰਟਰਵਿਊ ਉਪਰੰਤ ਯੋਗ ਉਮੀਦਵਾਰਾਂ ਨੂੰ  
ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ ਤਰਨਤਾਰਨ, ਅੰਮ੍ਰਿਤਸਰ ਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਨੈਕਰੀ ਦੇਣ ਦੀ  
ਪੇਸ਼ਕਸ਼ ਕੀਤੀ ਜਾਵੇਗੀ।

ਉਨਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਆਈ. ਟੀ. ਆਈ. ਪਾਸ ਉਮੀਦਵਾਰ ਟੈਕਨ ਨੰਬਰ 1501 ਤੋਂ 2200, ਗ੍ਰੈਜੂਏਟ  
ਅਤੇ ਪੋਸਟ ਗ੍ਰੈਜੂਏਟ ਉਮੀਦਵਾਰ ਟੈਕਨ ਨੰਬਰ 1001 ਤੋਂ 1500 ਤੇ 5001 ਤੋਂ 5500 ਅਤੇ 2001 ਤੋਂ 2532 ਤੱਕ ਹੀ  
ਇੰਟਰਵਿਊ ਲਈ ਸ਼ਾਮਿਲ ਹੋ ਸਕਦੇ ਹਨ। ਉਨਾਂ ਦੱਸਿਆ ਕਿ ਉਪਰੋਕਤ ਟੈਕਨ ਨੰਬਰਾਂ ਵਾਲੇ ਉਮੀਦਵਾਰ ਹੀ 4 ਸਤੰਬਰ  
ਨੂੰ ਰੋਜ਼ਗਾਰ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਟੈਕਨ ਅਤੇ ਆਪਣੇ ਅਸਲ ਦਸਤਾਵੇਜ਼ ਅਤੇ ਉਨਾਂ ਦੀਆਂ ਕਾਪੀਆਂ ਨਾਲ ਲੈ  
ਕੇ ਸਵਰ 9 ਵਜੇ ਪੰਜਾਬ ਕਾਲਜ ਆਫ਼ ਲਾਅ ਪਿੰਡ ਉਸਮਾਂ ਵਿਖੇ ਆਉਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਇੰਟਰਵਿਊ ਸਿਰਫ਼ ਉਹਨਾਂ ਵਿਦਿਆਰਥੀਆਂ ਦੀ ਹੋਵੇਗੀ,  
ਜਿੰਨਾਂ ਨੇ ਆਪਣੀ ਰਜਿਸਟ੍ਰੇਸ਼ਨ 28 ਅਤੇ 29 ਅਗਸਤ ਨੂੰ ਕਰਵਾਈ ਹੋਵੇਗੀ। ਇਸ ਦਿਨ ਕੋਈ ਵੀ ਨਵੀਂ ਰਜਿਸਟ੍ਰੇਸ਼ਨ  
ਨਹੀਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਬਾਕੀ ਯੋਗਤਾ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਦੂਸਰੇ ਪੜਾਅ ਵਿੱਚ ਲਈ  
ਜਾਵੇਗੀ ਅਤੇ ਇਸ ਦੀ ਮਿਤੀ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

-----